

Sri Guru Granth Sahib

Displaying 336 of

ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥

Bikhai Baach Har Raach Samajh Man Bouraa Rae ||

So escape from corruption and immerse yourself in the Lord; take this advice, O crazy mind.

ਗਉੜੀ (ਭ. ਕਬੀਰ) ਅਸਟ. (੫੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੯

Raag Gauri Bhagat Kabir

ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥

Nirabhai Hoe N Har Bhajae Man Bouraa Rae Gehiou N Raam Jehaaj ||1|| Rehaao ||

You have not meditated fearlessly on the Lord, O crazy mind; you have not embarked upon the Lord's Boat. ||1||Pause||

ਗਉੜੀ (ਭ. ਕਬੀਰ) ਅਸਟ. (੫੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧

Raag Gauri Bhagat Kabir

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥

Marakatt Musattee Anaaj Kee Man Bouraa Rae Leenee Haathh Pasaar ||

The monkey stretches out its hand, O crazy mind, and takes a handful of corn;

ਗਉੜੀ (ਭ. ਕਬੀਰ) ਅਸਟ. (੫੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧

Raag Gauri Bhagat Kabir

ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥

Shhootan Ko Sehasaa Pariaa Man Bouraa Rae Naachiou Ghar Ghar Baar ||2||

Now unable to escape, O crazy mind, it is made to dance door to door. ||2||

ਗਉੜੀ (ਭ. ਕਬੀਰ) ਅਸਟ. (੫੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੨

Raag Gauri Bhagat Kabir

ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥

Jio Nalanee Sooattaa Gehiou Man Bouraa Rae Maayaa Eihu Biouhaar ||

Like the parrot caught in the trap, O crazy mind, you trapped by the affairs of Maya.

ਗਉੜੀ (ਭ. ਕਬੀਰ) ਅਸਟ. (੫੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੩

Raag Gauri Bhagat Kabir

ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥

Jaisaa Rang Kasunbh Kaa Man Bouraa Rae Thio Pasariou Paasaar ||3||

Like the weak dye of the safflower, O crazy mind, so is the expanse of this world of form and substance.
||3||

ਗਉੜੀ (ਭ. ਕਬੀਰ) ਅਸਟ. (੫੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੩
Raag Gauri Bhagat Kabir

ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥

Naavan Ko Theerathh Ghanae Man Bouraa Rae Poojan Ko Bahu Dhaev ||

There are so many holy shrines in which to bathe, O crazy mind, and so many gods to worship.

ਗਉੜੀ (ਭ. ਕਬੀਰ) ਅਸਟ. (੫੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੪
Raag Gauri Bhagat Kabir

ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥

Kahu Kabeer Shhooottan Nehee Man Bouraa Rae Shhooottan Har Kee Saev ||4||1||6||57||

Says Kabeer, you shall not be saved like this, O crazy mind; only by serving the Lord will you find release. ||4||1||6||57||

ਗਉੜੀ (ਭ. ਕਬੀਰ) ਅਸਟ. (੫੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੫
Raag Gauri Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੬

ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥

Agan N Dhehai Pavan Nehee Maganai Thasakar Naer N Aavai ||

Fire does not burn it, and the wind does not blow it away; thieves cannot get near it.

ਗਉੜੀ (ਭ. ਕਬੀਰ) ਅਸਟ. (੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੬
Raag Gauri Bhagat Kabir

ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥

Raam Naam Dhhan Kar Sanchounnee So Dhhan Kath Hee N Jaavai ||1||

Accumulate the wealth of the Lord's Name; that wealth does not go anywhere. ||1||

ਗਉੜੀ (ਭ. ਕਬੀਰ) ਅਸਟ. (੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੬
Raag Gauri Bhagat Kabir

ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥

Hamaraa Dhhan Maadhho Gobindh Dhharaneedhhar Eihai Saar Dhhan Keheesai ||

My wealth is God, the Lord of Wealth, the Lord of the Universe, the Support of the earth: this is called the most excellent wealth.

ਗਉੜੀ (ਭ. ਕਬੀਰ) ਅਸਟ. (੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੭
Raag Gauri Bhagat Kabir

ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜਿ ਨ ਲਹੀਐ ॥੧॥ ਰਹਾਉ ॥

Jo Sukh Prabh Gobindh Kee Saevaa So Sukh Raaj N Leheeai ||1|| Rehaao ||

The peace which is obtained by serving God, the Lord of the Universe - that peace cannot be found in kingdoms or power. ||1||Pause||

ਗਉੜੀ (ਭ. ਕਬੀਰ) ਅਸਟ. (੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੭

Raag Gauri Bhagat Kabir

ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥

Eis Dhhan Kaaran Siv Sanakaadhik Khojath Bheae Oudhaasee ||

Shiva and Sanak, in their search for this wealth, became Udaasees, and renounced the world.

ਗਉੜੀ (ਭ. ਕਬੀਰ) ਅਸਟ. (੫੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੮

Raag Gauri Bhagat Kabir

ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥

Man Mukandh Jihabaa Naaraaein Parai N Jam Kee Faasee ||2||

One whose mind is filled with the Lord of liberation, and whose tongue chants the Name of the Lord, shall not be caught by the noose of Death. ||2||

ਗਉੜੀ (ਭ. ਕਬੀਰ) ਅਸਟ. (੫੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੮

Raag Gauri Bhagat Kabir

ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥

Nij Dhhan Giaan Bhagath Gur Dheenee Thaas Sumath Man Laagaa ||

My own wealth is the spiritual wisdom and devotion given by the Guru; my mind is held steady in perfect neutral balance.

ਗਉੜੀ (ਭ. ਕਬੀਰ) ਅਸਟ. (੫੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੯

Raag Gauri Bhagat Kabir

ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥

Jalath Anbh Thhanbh Man Dhhaavath Bharam Bandhhan Bho Bhaagaa ||3||

It is like water for the burning soul, like an anchoring support for the wandering mind; the bondage of doubt and fear is dispelled. ||3||

ਗਉੜੀ (ਭ. ਕਬੀਰ) ਅਸਟ. (੫੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੦

Raag Gauri Bhagat Kabir

ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥

Kehai Kabeer Madhan Kae Maathae Hiradhai Dhaekh Beechaaree ||

Says Kabeer: O you who are intoxicated with sexual desire, reflect upon this in your heart, and see.

ਗਉੜੀ (ਭ. ਕਬੀਰ) ਅਸਟ. (੫੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੦

Raag Gauri Bhagat Kabir

ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥

Thum Ghar Laakh Kott Asv Hasathee Ham Ghar Eaek Muraaree ||4||1||7||58||

Within your home there are hundreds of thousands, millions of horses and elephants; but within my home is the One Lord. ||4||1||7||58||

ਗਉੜੀ (ਭ. ਕਬੀਰ) ਅਸਟ. (੫੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੧

Raag Gauri Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੬

ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥

Jio Kap Kae Kar Musatt Chanan Kee Lubadhh N Thiaag Dhaeiu ||

Like the monkey with a handful of grain, who will not let go because of greed

ਗਉੜੀ (ਭ. ਕਬੀਰ) ਅਸਟ. (੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੨

Raag Gauri Bhagat Kabir

ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥

Jo Jo Karam Keeeeae Laalach Sio Thae Fir Garehi Pariou ||1||

- just so, all the deeds committed in greed ultimately become a noose around one's neck. ||1||

ਗਉੜੀ (ਭ. ਕਬੀਰ) ਅਸਟ. (੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੨

Raag Gauri Bhagat Kabir

ਭਗਤਿ ਬਿਨੁ ਬਿਰਥੇ ਜਨਮੁ ਗਇਓ ॥

Bhagath Bin Birathhae Janam Gaeiou ||

Without devotional worship, human life passes away in vain.

ਗਉੜੀ (ਭ. ਕਬੀਰ) ਅਸਟ. (੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੩

Raag Gauri Bhagat Kabir

ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥

Saadhhasangath Bhagavaan Bhajan Bin Kehee N Sach Rehiou ||1|| Rehaao ||

Without the Saadh Sangat, the Company of the Holy, without vibrating and meditating on the Lord God, one does not abide in Truth. ||1||Pause||

ਗਉੜੀ (ਭ. ਕਬੀਰ) ਅਸਟ. (੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੩

Raag Gauri Bhagat Kabir

ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥

Jio Oudhiaan Kusam Parafulith Kinehi N Ghraao Laeiu ||

Like the flower which blossoms in the wilderness with no one to enjoy its fragrance,

ਗਉੜੀ (ਭ. ਕਬੀਰ) ਅਸਟ. (੫੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੪

Raag Gauri Bhagat Kabir

ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥

Thaisae Bhramath Anaek Jon Mehi Fir Fir Kaal Haeiou ||2||

So do people wander in reincarnation; over and over again, they are destroyed by Death. ||2||

ਗਉੜੀ (ਭ. ਕਬੀਰ) ਅਸਟ. (੫੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੪

Raag Gauri Bhagat Kabir

ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥

Eiaa Dhhan Joban Ar Suth Dhaaraa Paekhan Ko J Dhaeiou ||

This wealth, youth, children and spouse which the Lord has given you - this is all just a passing show.

ਗਉੜੀ (ਭ. ਕਬੀਰ) ਅਸਟ. (੫੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੫

Raag Gauri Bhagat Kabir

ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥

Thin Hee Maahi Attak Jo Ourajhae Eindhree Praer Laeiou ||3||

Those who are caught and entangled in these are carried away by sensual desire. ||3||

ਗਉੜੀ (ਭ. ਕਬੀਰ) ਅਸਟ. (੫੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੬

Raag Gauri Bhagat Kabir

ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥

Aoudhh Anal Than Thin Ko Mandhar Chahu Dhis Thaatt Thaeiou ||

Age is the fire, and the body is the house of straw; on all four sides, this play is being played out.

ਗਉੜੀ (ਭ. ਕਬੀਰ) ਅਸਟ. (੫੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੬

Raag Gauri Bhagat Kabir

ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥

Kehi Kabeer Bhai Saagar Tharan Ko Mai Sathigur Outt Laeiou ||4||1||8||59||

Says Kabeer, to cross over the terriffying world-ocean, I have taken to the Shelter of the True Guru.

||4||1||8||59||

ਗਉੜੀ (ਭ. ਕਬੀਰ) ਅਸਟ. (੫੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੭

Raag Gauri Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੬

ਪਾਨੀ ਮੈਲਾ ਮਾਟੀ ਗੋਰੀ ॥

Paanee Mailaa Maattee Goree ||

The water of the sperm is cloudy, and the egg of the ovary is crimson.

ਗਉੜੀ (ਭ. ਕਬੀਰ) ਅਸਟ. (੬੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੮

Raag Gauri Bhagat Kabir

ਇਸ ਮਾਟੀ ਕੀ ਪੁਤਰੀ ਜੋਰੀ ॥੧॥

Eis Maattee Kee Putharee Joree ||1||

From this clay, the puppet is fashioned. ||1||

ਗਉੜੀ (ਭ. ਕਬੀਰ) ਅਸਟ. (੬੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੮

Raag Gauri Bhagat Kabir

ਮੈ ਨਾਹੀ ਕਛੁ ਆਹਿ ਨ ਮੋਰਾ ॥

Mai Naahee Kashh Aahi N Moraa ||

I am nothing, and nothing is mine.

ਗਉੜੀ (ਭ. ਕਬੀਰ) ਅਸਟ. (੬੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੮

Raag Gauri Bhagat Kabir

ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥

Than Dhhan Sabh Ras Gobindh Thoraa ||1|| Rehaao ||

This body, wealth, and all delicacies are Yours, O Lord of the Universe. ||1||Pause||

ਗਉੜੀ (ਭ. ਕਬੀਰ) ਅਸਟ. (੬੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੯

Raag Gauri Bhagat Kabir

ਇਸ ਮਾਟੀ ਮਹਿ ਪਵਨੁ ਸਮਾਇਆ ॥

Eis Maattee Mehi Pavan Samaaeiaa ||

Into this clay, the breath is infused.

ਗਉੜੀ (ਭ. ਕਬੀਰ) ਅਸਟ. (੬੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੬ ਪੰ. ੧੯

Raag Gauri Bhagat Kabir